

17th BIMSTEC Ministerial Meeting (April 01, 2021)

BIMSTEC ਦੀ ਮੰਤਰੀ ਪੱਧਰ ਦੀ 17ਵੀਂ ਬੈਠਕ (1 ਅਪ੍ਰੈਲ, 2021)

1 ਅਪ੍ਰੈਲ, 2021

1. ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ 1 ਅਪ੍ਰੈਲ, 2021 ਨੂੰ BIMSTEC ਦੀ ਮੰਤਰੀ ਪੱਧਰ ਦੀ 17ਵੀਂ ਬੈਠਕ ਵਿੱਚ ਭਾਗ ਲਿਆ। ਇਹ ਬੈਠਕ ਸ਼੍ਰੀਲੰਕਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਵਿੱਚ ਸਾਰੇ ਦੇਸ਼ਾਂ ਦੀ ਭਾਰੀਦਾਰੀ ਵਰਚੁਅਲ ਮਾਧਿਅਮ ਰਾਹੀਂ ਹੋਈ।
2. ਬੈਠਕ ਵਿੱਚ ਆਪਣਾ ਬਿਆਨ ਦਿੰਦੇ ਹੋਏ ਡਾ. ਜੈਸ਼ੰਕਰ ਨੇ BIMSTEC ਦੇ ਢਾਂਚੇ ਅਧੀਨ ਖੇਤਰੀ ਸਹਿਯੋਗ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਅਤੇ ਸੰਗਠਨ ਨੂੰ ਮਜ਼ਬੂਤ, ਜੀਵੰਤ, ਵਧੇਰੇ ਅਸਰਦਾਰ ਅਤੇ ਨਤੀਜਾ-ਮੁਖੀ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਉਨ੍ਹਾਂ ਖੇਤਰਾਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਭਾਰਤ ਹਮੇਸ਼ਾ ਆਗੂ ਰਹਿੰਦਾ ਹੈ- ਅੱਤਵਾਦ-ਰੋਧ ਅਤੇ ਅੰਤਰਰਾਸ਼ਟਰੀ ਅਪਰਾਧ, ਪਰਿਵਹਨ ਅਤੇ ਸੰਚਾਰ, ਸੈਰ-ਸਪਾਟਾ ਅਤੇ ਵਾਤਾਵਰਣ ਅਤੇ ਬਿਪਦਾ ਪ੍ਰਬੰਧਨ ਅਤੇ BIMSTEC ਅੰਦਰ ਸਹਿਯੋਗ ਨੂੰ ਡੂੰਘਾ ਕਰਨ ਲਈ ਭਾਰਤ ਵੱਲੋਂ ਕੀਤੀਆਂ ਜਾਂਦੀਆਂ ਹੋਰ ਗਤੀਵਿਧੀਆਂ।
3. ਬੈਠਕ ਵਿੱਚ ਅਗਲੇ BIMSTEC ਸਿਖਰ ਸਮੇਲਨ ਵਿੱਚ ਅਪਣਾਈ ਜਾਣ ਲਈ ਆਵਾਜ਼ਾਈ ਕਨੇਕਟੀਵਿਟੀ ਨਾਲ ਜੁੜੀ BIMSTEC ਮਾਸਟਰ ਪਲਾਨ ਅਤੇ ਅਗਲੇ BIMSTEC ਸਮੇਲਨ ਵਿੱਚ ਦਸਤਖਤ ਕਰਨ ਲਈ ਤਿੰਨ ਸਮਝੌਤਿਆਂ (MoU) - ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਲਈ BIMSTEC ਸੰਧੀ, BIMSTEC ਮੈਂਬਰ ਦੇਸ਼ਾਂ ਦੀਆਂ ਕੂਟਨੀਤਕ ਅਕਾਦਮੀਆਂ/ ਸਿਖਲਾਈ ਸੰਸਥਾਵਾਂ ਦਰਮਿਆਨ ਆਪਸੀ ਸਹਿਯੋਗ ਬਾਰੇ ਸਮਝੌਤਾ ਅਤੇ ਅਤੇ ਸ਼੍ਰੀਲੰਕਾ ਦੇ ਕੋਲੰਬੋ ਵਿੱਚ BIMSTEC ਟੈਕਨਾਲੋਜੀ ਟ੍ਰਾਂਸਫਰ ਸੁਵਿਧਾ (TTF) ਦੀ ਸਥਾਪਨਾ ਬਾਰੇ ਐਸੋਸਿਏਸ਼ਨ ਦਾ ਮੈਮੋਰੈਂਡਮ।
4. ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ BIMSTEC ਚਾਰਟਰ ਅਪਨਾਉਣ ਲਈ ਆਪਣੀਆਂ ਅੰਦਰੂਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਲਈ ਉਤਸ਼ਾਹਤ ਕੀਤਾ ਅਤੇ BIMSTEC ਢਾਂਚੇ ਤਹਿਤ ਸਹਿਕਾਰਤਾ ਵਾਲੇ ਖੇਤਰਾਂ ਅਤੇ ਉਪ-ਖੇਤਰਾਂ ਦੇ ਯੁਕਤੀਕਰਨ ਦੀ ਹਿਮਾਇਤ ਕੀਤੀ ਜੋ ਅਗਲੇ BIMSTEC ਸਿਖਰ ਸਮੇਲਨ ਵਿੱਚ ਅਪਣਾਏ ਜਾਣਗੇ।
5. ਬੈਠਕ ਵਿੱਚ ਮੈਂਬਰ ਦੇਸ਼ਾਂ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਅਗਲੇ ਕੁਝ ਮਹੀਨਿਆਂ ਵਿੱਚ ਸ਼੍ਰੀਲੰਕਾ ਵਿੱਚ ਪੰਜਵਾਂ BIMSTEC ਸਿਖਰ ਸਮੇਲਨ ਕਰਵਾਉਣ ਸਬੰਧੀ ਪ੍ਰਧਾਨ ਦੀ ਤਜਵੀਜ਼ ਦਾ ਸਵਾਗਤ ਕੀਤਾ।
6. ਬੈਠਕ ਵਿੱਚ ਦੱਸਿਆ ਗਿਆ ਕਿ ਭਾਰਤ ਅੰਦਰ BIMSTEC ਮੌਸਮ ਅਤੇ ਜਲਵਾਯੂ ਕੇਂਦਰ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜਿਸ ਵਿੱਚ ਬਿਪਦਾਵਾਂ ਬਾਰੇ ਅਰੰਭਕ ਚੇਤਾਵਨੀਆਂ ਦੇਣ ਲਈ ਅਤਿ ਆਧੁਨਿਕ ਸਹੂਲਤਾਂ ਮੌਜੂਦ ਹਨ।
7. ਮੰਤਰੀਆਂ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਜਨਵਰੀ 2021 ਵਿੱਚ ਪਿਛਲੇ BIMSTEC ਸਿਖਰ ਸਮੇਲਨ ਦੌਰਾਨ ਐਲਾਨੀਆਂ ਗਈਆਂ ਪਹਿਲਾਂ ਦੇ ਅਮਲ 'ਚ ਲਿਆਏ ਜਾਣ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਜਨਵਰੀ 2021 ਵਿੱਚ ਵਰਚੁਅਲ ਮਾਧਿਅਮ ਰਾਹੀਂ ਹੋਈ BIMSTEC ਸਟਾਰਟਅਪ ਕਨਕਲੇਵ, ਫਰਵਰੀ 2020 ਅੰਦਰ ਪੂਰੀ ਵਿੱਚ ਹੋਇਆ ਦੂਜਾ BIMSTEC ਬਿਪਦਾ ਪ੍ਰਬੰਧਨ ਅਭਿਆਸ, ਫਰਵਰੀ 2020 ਵਿੱਚ BIMSTEC ਦੇਸ਼ਾਂ ਲਈ ਨਸ਼ਾ

ਤਸਕਰੀ ਨਾਲ ਨਜਿੱਠਣ ਲਈ ਕਾਨਫਰੰਸ, ਨਵੀਂ ਦਿੱਲੀ ਵਿੱਚ ਦਸੰਬਰ **2019** ਅੰਦਰ ਹੋਇਆ ਜਲਵਾਯੂ ਸਮਾਰਟ ਫਾਰਮਿੰਗ ਪ੍ਰਣਾਲੀਆਂ ਬਾਰੇ **BIMSTEC** ਸਮੇਲਨ, ਦਸੰਬਰ **2019** ਵਿੱਚ ਗੁਜਰਾਤ ਬਿਪਦਾ ਪ੍ਰਬੰਧਨ ਸੰਸਥਾਨ, ਗਾਂਧੀਨਗਰ ਵਿਖੇ ਜੋਖਮ- ਜਾਣੂ ਸ਼ਹਿਰੀ ਯੋਜਨਾਬੰਦੀ ਬਾਰੇ ਸਮਰੱਥਾ ਨਿਰਮਾਣ ਕਾਰਜਸ਼ਾਲਾ; ਸਤੰਬਰ **2018** ਵਿੱਚ ਪੁਣੇ ਵਿੱਚ ਹੋਇਆ **BIMSTEC** ਫੌਜੀ ਅਭਿਆਸ ਅਤੇ ਆਰਮੀ ਚੀਫ ਸਮੇਲਨ, ਅਕਤੂਬਰ **2018** ਅੰਦਰ ਨਵੀਂ ਦਿੱਲੀ ਵਿਖੇ ਹੋਈ ਭਾਰਤੀ ਮੋਬਾਈਲ ਕਾਂਗਰਸ **2018** ਵਿੱਚ **BIMSTEC** ਮੰਤਰੀ ਪੱਧਰੀ ਸਮੇਲਨ, ਫਰਵਰੀ **2020** ਵਿੱਚ ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ, ਨਵੀਂ ਦਿੱਲੀ ਵਿਖੇ **BIMSTEC** ਦੇਸ਼ਾਂ ਦੇ ਰਾਜਦੂਤਾਂ ਦੀ ਸਿਖਲਾਈ, ਜਨਵਰੀ **2020** ਵਿੱਚ ਉੱਤਰ ਪੂਰਬੀ ਪੁਲਾੜ ਐਪਲੀਕੇਸ਼ਨ ਸੈਂਟਰ, ਸ਼ਿਲਾਂਗ ਵਿਖੇ **BIMSTEC** ਦੇਸ਼ਾਂ ਦੇ **24** ਖੋਜਕਰਤਾਵਾਂ / ਪੇਸ਼ੇਵਰਾਂ ਦੀ ਪੁਲਾੜ ਅਤੇ ਰਿਮੋਟ ਸੈਂਸਿੰਗ ਬਾਰੇ ਸਿਖਲਾਈ ਅਤੇ ਨਾਲੰਦਾ ਯੂਨੀਵਰਸਿਟੀ ਵਿੱਚ **BIMSTEC** ਦੇਸ਼ਾਂ ਦੇ ਵਿਦਿਆਰਥੀਆਂ ਨੂੰ **30** ਵਜ਼ੀਫੇ ਪ੍ਰਦਾਨ ਕਰਨਾ।

ਨਵੀਂ ਦਿੱਲੀ

1 ਅਪ੍ਰੈਲ, 2021

DISCLAIMER: This is an approximate translation. The original is available in English on MEA's website and may be referred to as the official press release.